

ਏਜੰਟ, ਕਾਸ਼ਤਕਾਰ ਦਾ ਏਜੰਟ, ਬ੍ਰੋਕਰ

| ਪਰਿਭਾਸ਼ਾਵਾਂ | |
|------------------|---|
| ਏਜੰਟ | ਕਾਸ਼ਤਕਾਰ ਜਾਂ ਕਾਸ਼ਤਕਾਰਾਂ ਦੁਆਰਾ ਕਾਸ਼ਤਕਾਰ(ਰਾਂ) ਦੀ ਤਰਫ਼ੋਂ, ਫਲਾਂ ਜਾਂ ਸਬਜ਼ੀਆਂ ਦੀਆਂ ਅਨੇਕ ਸ਼ਿਪਮੈਂਟਾਂ ਦਾ ਵਪਾਰ ਕਰਨ ਲਈ ਇਕਰਾਰਨਾਮੇ ਅਧੀਨ ਰੱਖੀ ਗਈ ਕੋਈ ਵੀ ਕੰਪਨੀ। ਕਿਸੇ ਏਜੰਟ ਨੂੰ ਆਮ ਤੌਰ 'ਤੇ ਆਪਣੇ ਗਾਹਕਾਂ ਤੋਂ ਭੁਗਤਾਨ ਮਿਲਦਾ ਹੈ, ਉਹਨਾਂ ਵਿਕਰੀਆਂ ਦਾ ਵਿਸਤਾਰ ਵਿੱਚ ਵਹੀ-ਖਾਤਾ ਤਿਆਰ ਕਰਦਾ ਹੈ ਅਤੇ ਇਸ ਵਿੱਚੋਂ ਇੱਕ ਕਮਿਸ਼ਨ ਅਤੇ ਖਰਚੇ ਕੱਟਦਾ ਹੈ, ਅਤੇ ਬਾਕੀ ਬਚੀ ਰਕਮ ਕਾਸ਼ਤਕਾਰ(ਰਾਂ) ਨੂੰ ਦੇ ਦਿੰਦਾ ਹੈ। |
| ਕਾਸ਼ਤਕਾਰ ਦਾ ਏਜੰਟ | |
| ਬ੍ਰੋਕਰ | ਵਿਕ੍ਰੇਤਾ ਜਾਂ ਖਰੀਦਦਾਰ ਲਈ ਜਾਂ ਉਸਦੀ ਤਰਫ਼ੋਂ, ਪੈਦਾਵਾਰ ਦੀ ਕ੍ਰਮਵਾਰ ਵਿਕਰੀ ਅਤੇ ਖਰੀਦ ਦੀ ਸੰਦੇਬਾਜ਼ੀ ਵਿੱਚ ਜੋੜਿਆ ਕੋਈ ਵੀ ਵਿਅਕਤੀ। ਬ੍ਰੋਕਰ ਦੇ ਕੋਲ ਪੈਦਾਵਾਰ ਦਾ ਟਾਈਟਲ ਨਹੀਂ ਹੁੰਦਾ ਹੈ। (ਨੋਟ ਕਰੋ: SFCR ਦੇ ਉਦੇਸ਼ਾਂ ਲਈ, ਪੈਦਾਵਾਰ ਦਾ ਟਾਈਟਲ ਲੈਣ ਵਾਲਾ ਵਿਚੋਲਾ ਡੀਲਰ ਹੁੰਦਾ ਹੈ) |
| ਡੀਲਰ | ਤਾਜ਼ੇ ਫਲਾਂ ਅਤੇ/ਜਾਂ ਸਬਜ਼ੀਆਂ ਨੂੰ ਖਰੀਦਣ ਜਾਂ ਵੇਚਣ ਦੇ ਕਾਰੋਬਾਰ ਵੱਚ ਲੱਗਾ ਕੋਈ ਵੀ ਵਿਅਕਤੀ ਜਾਂ ਇਕਾਈ। |
| ਵਿਅਕਤੀ | ਵਿਅਕਤੀ ਕੋਈ ਇਕੱਲਾ ਵਿਅਕਤੀ ਜਾਂ ਸੰਗਠਨ ਹੋ ਸਕਦਾ ਹੈ - ਜਿਸ ਵਿੱਚ ਐਸੋਸੀਏਸ਼ਨ, ਕੰਪਨੀ ਅਤੇ ਕਾਰਪੋਰੇਸ਼ਨ ਸ਼ਾਮਲ ਹਨ; ਹੋਰ ਮਾਨਤਾ ਪ੍ਰਾਪਤ ਕਾਨੂੰਨੀ ਇਕਾਈਆਂ ਸ਼ਾਮਲ ਹਨ ਜਿਵੇਂ ਕਿ LLC, ਭਾਈਵਾਲੀ, ਆਦਿ। |
| ਪੈਦਾਵਾਰ | ਤਾਜ਼ੇ ਫਲ ਅਤੇ/ਜਾਂ ਸਬਜ਼ੀਆਂ। |
| ਇਕਹਿਰਾ ਦਿਨ | ਇੱਕ ਦਿਨ ਦੇ ਅੰਦਰ। |
| ਪਿਛਲੇ 12 ਮਹੀਨੇ | ਉਸ ਦਿਨ ਤੋਂ ਪਿਛਲੇ 12 ਮਹੀਨੇ ਜਦੋਂ ਕੋਈ ਗਤੀਵਿਧੀ ਕੀਤੀ ਜਾਂਦੀ ਹੈ ਜਿਸਦੀ ਉੱਝ ਸੈਕਸ਼ਨ 122(2)(b) ਵਿੱਚ ਮਨਾਹੀ ਹੈ (ਮਤਲਬ ਕਿ: ਪਿਛਲੇ ਲੈਣ-ਦੇਣ ਦੀ ਮਿਤੀ)। |

| ਸਵੈ-ਮੁਲਾਂਕਣ | ਛੋਟ | DRC ਮੈਂਬਰਸ਼ਿਪ ਦੀ ਲੋੜ ਹੁੰਦੀ ਹੈ |
|--|-----|-------------------------------|
| ਏਜੰਟ / ਕਾਸ਼ਤਕਾਰ ਦਾ ਏਜੰਟ | | |
| ਮੈਂ ਉਹਨਾਂ ਤਾਜ਼ੇ ਫਲਾਂ ਜਾਂ ਸਬਜ਼ੀਆਂ ਨੂੰ ਕਿਸੇ ਹੋਰ ਵਿਅਕਤੀ ਦੀ ਤਰਫ਼ੋਂ ਵੇਚਦਾ ਹਾਂ ਜਾਂ ਵੇਚਣ ਲਈ ਸੰਦੇਬਾਜ਼ੀ ਕਰਦਾ ਹਾਂ ਜਿਨ੍ਹਾਂ ਦਾ ਨਿਰਯਾਤ ਕੀਤਾ ਜਾਣਾ ਹੈ ਜਾਂ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਭੇਜਿਆ ਜਾਂ ਪਹੁੰਚਾਇਆ ਜਾਣਾ ਹੈ। | | ○ |
| ਮੈਂ ਉਹਨਾਂ ਤਾਜ਼ੇ ਫਲਾਂ ਜਾਂ ਸਬਜ਼ੀਆਂ ਨੂੰ ਕਿਸੇ ਹੋਰ ਵਿਅਕਤੀ ਦੀ ਤਰਫ਼ੋਂ ਖਰੀਦਦਾ ਹਾਂ ਜਾਂ ਖਰੀਦਣ ਲਈ ਸੰਦੇਬਾਜ਼ੀ ਕਰਦਾ ਹਾਂ ਜਿਨ੍ਹਾਂ ਦਾ ਆਯਾਤ ਕੀਤਾ ਜਾਣਾ ਹੈ ਜਾਂ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਭੇਜਿਆ ਜਾਂ ਪਹੁੰਚਾਇਆ ਜਾਣਾ ਹੈ। | | ○ |
| ਮੈਂ ਉਹਨਾਂ ਤਾਜ਼ੇ ਫਲਾਂ ਜਾਂ ਸਬਜ਼ੀਆਂ ਨੂੰ ਕਿਸੇ ਹੋਰ ਵਿਅਕਤੀ ਦੀ ਤਰਫ਼ੋਂ ਖਰੀਦਦਾ ਹਾਂ ਜਾਂ ਖਰੀਦਣ ਲਈ ਸੰਦੇਬਾਜ਼ੀ ਕਰਦਾ ਹਾਂ ਜਿਨ੍ਹਾਂ ਨੂੰ ਮੇਰੇ ਕਾਰੋਬਾਰ ਵਾਲੇ ਸੂਬੇ ਦੇ ਅੰਦਰ ਖਰੀਦਿਆ ਅਤੇ ਵੇਚਿਆ ਜਾਂਦਾ ਹੈ। | ○ | |
| ਬ੍ਰੋਕਰ | | |
| ਮੈਂ ਉਹਨਾਂ ਤਾਜ਼ੇ ਫਲਾਂ ਜਾਂ ਸਬਜ਼ੀਆਂ ਨੂੰ ਕਿਸੇ ਹੋਰ ਵਿਅਕਤੀ ਦੀ ਤਰਫ਼ੋਂ ਵੇਚਣ ਲਈ ਸੰਦੇਬਾਜ਼ੀ ਕਰਦਾ ਹਾਂ ਜਿਨ੍ਹਾਂ ਦਾ ਨਿਰਯਾਤ ਕੀਤਾ ਜਾਣਾ ਹੈ ਜਾਂ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਭੇਜਿਆ ਜਾਂ ਪਹੁੰਚਾਇਆ ਜਾਣਾ ਹੈ। | | ○ |
| ਮੈਂ ਉਹਨਾਂ ਤਾਜ਼ੇ ਫਲਾਂ ਜਾਂ ਸਬਜ਼ੀਆਂ ਨੂੰ ਕਿਸੇ ਹੋਰ ਵਿਅਕਤੀ ਦੀ ਤਰਫ਼ੋਂ ਖਰੀਦਣ ਲਈ ਸੰਦੇਬਾਜ਼ੀ ਕਰਦਾ ਹਾਂ ਜਿਨ੍ਹਾਂ ਦਾ ਆਯਾਤ ਕੀਤਾ ਜਾਣਾ ਹੈ ਜਾਂ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਭੇਜਿਆ ਜਾਂ ਪਹੁੰਚਾਇਆ ਜਾਣਾ ਹੈ। | | ○ |

| ਪ੍ਰਸ਼ਨ ਅਤੇ ਉੱਤਰ | |
|-----------------|---|
| ਕਸਟਮਜ਼ ਬ੍ਰੋਕਰ | ਕਸਟਮਜ਼ ਬ੍ਰੋਕਰ SFCR ਦੇ ਅਧੀਨ ਨਹੀਂ ਆਉਂਦਾ ਹੈ ਕਿਉਂਕਿ ਕੋਈ ਕਸਟਮਜ਼ ਬ੍ਰੋਕਰ ਪੈਦਾਵਾਰ ਨੂੰ ਖਰੀਦਦਾ ਜਾਂ ਵੇਚਦਾ ਨਹੀਂ ਹੈ ਅਤੇ ਪੈਦਾਵਾਰ ਨੂੰ ਅੰਤਰਰਾਸ਼ਟਰੀ ਸਰਹੱਦ ਪਾਰ ਲਿਆਉਣ-ਲਿਜਾਉਣ ਵਿੱਚ ਸਹਾਇਤਾ ਕਰਨ ਵਾਲਾ ਸੇਵਾ ਪ੍ਰਦਾਤਾ ਹੁੰਦਾ ਹੈ। |

ਹੋਰ ਜਾਣਕਾਰੀ ਚਾਹੀਦੀ ਹੈ? DRC ਮਦਦ ਡੈਸਕ



(+1) 613 234 0982



info@fvdrc.com



(+1) 613 234-8036



fvdrc.com



Building 75, Central Experimental Farm
960 Carling Avenue
Ottawa, ON K1A 0C6

ਭੋਜਨ ਦੀ ਸੁਰੱਖਿਆ ਅਤੇ ਪਤਾ ਲਗਾਉਣ ਦੀ ਯੋਗਤਾ (ਟ੍ਰੇਸੇਬਿਲਿਟੀ) ਨਾਲ ਸੰਬੰਧਿਤ ਪ੍ਰਸ਼ਨ ਇਹਨਾਂ ਕੋਲ ਭੇਜੇ ਜਾਣੇ ਚਾਹੀਦੇ ਹਨ:

ਕੈਨੇਡਾ ਦੀ ਭੋਜਨ ਦੀ ਜਾਂਚ-ਪੜਤਾਲ ਕਰਨ ਵਾਲੀ ਏਜੰਸੀ (CFIA)

www.inspection.gc.ca

- ਕੈਨੇਡਾ ਵਾਸੀਆਂ ਲਈ ਸੁਰੱਖਿਅਤ ਭੋਜਨ ਬਾਰੇ ਕਾਨੂੰਨ (SFCA)
- ਕੈਨੇਡਾ ਵਾਸੀਆਂ ਲਈ ਸੁਰੱਖਿਅਤ ਭੋਜਨ ਅਧਿਨਿਯਮ (SFCR)

CanadaGAP®

- ਭੋਜਨ ਸੁਰੱਖਿਆ ਪ੍ਰੋਗਰਾਮ (Food Safety Program)

info@canadagap.ca

(+1) 613 829-4711

www.canadagap.ca



This project has been funded through the Assurance Systems stream of the AgriMarketing program under Growing Forward 2, a federal-provincial-territorial initiative.

Ce projet est financé sous le volet Systèmes d'assurance du programme Agri-marketing de Cultivons l'avenir 2, une initiative fédérale-provinciale-territoriale.